



Punjab Government Gazette

EXTRAORDINARY

Published by Authority

CHANDIGARH, WEDNESDAY, DECEMBER 30, 2020 (PAUSA 9, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 30 ਦਸੰਬਰ, 2020

ਨੰ:9/3/2020-3ਸਸ3/3170.—ਜਿਵੇਂ ਕਿ ਨਗਰ ਕੌਂਸਲ, ਸਨੌਰ ਦੀ ਹਦੂਦ ਵਿਚ ਵਾਧਾ ਕਰਨ ਸਬੰਧੀ ਸਰਕਾਰ ਵੱਲੋਂ ਅਧਿਸੂਚਨਾ ਨੰ: 9/3/2020-3ਸਸ3/2898 ਮਿਤੀ 19.11.2020 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਇਸ ਸਬੰਧੀ ਕੋਈ ਵੀ ਇਤਰਾਜ਼ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ।

2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ, ਸਨੌਰ ਦੀ ਹਦੂਦ ਵਿਚ ਵਾਧਾ ਕਰਦੇ ਹੋਏ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਸ਼ਡਿਊਲ ਆਫ ਬਾਊਂਡਰੀ

ਉੱਤਰ:- ਉੱਤਰ ਪੁਆਇੰਟ ਏ. ਸਨੌਰ ਰੈਵਿਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ: 1 ਦਾ ਖਸਰਾ ਨੰ: 23 ਤੋਂ ਮੁਸਤੀਲ ਨੰ: 3 ਦਾ ਖਸਰਾ ਨੰ: 3, 7, 15 ਤੋਂ ਮੁਸਤੀਲ ਨੰ: 2 ਦਾ ਖਸਰਾ ਨੰ: 20, 21 ਤੋਂ ਚਲਦੇ ਹੋਏ ਮੁਸਤੀਲ ਨੰ: 8 ਦਾ ਖਸਰਾ ਨੰ: 2 ਪੁਆਇੰਟ ਬੀ. ਤੋਂ ਖਸਰਾ ਨੰ: 9, 13/1, 13/2, 13/3, 17, 25 ਤੋਂ ਚਲਦੇ ਹੋਏ ਮੁਸਤੀਲ ਨੰ: 12 ਦਾ ਖਸਰਾ ਨੰ: 1 ਤੋਂ ਚਲਦੇ ਹੋਏ ਰਸਤਾ (2 ਕਰਮਾ) ਪਿੰਡ ਨੂਰਖੇੜੀਆਂ ਆਰ.-3 ਏ. ਅਤੇ ਨਹਿਰ (18 ਕਰਮ ਚੌੜੀ) ਪੁਆਇੰਟ ਸੀ. ਅਤੇ ਕੱਚਾ ਰਸਤਾ (2 ਕਰਮਾ) ਤੋਂ ਚਲਦੇ ਹੋਏ ਮੁਸਤੀਲ ਨੰ: 12 ਦਾ ਖਸਰਾ ਨੰ: 9, 8, 7 ਅਤੇ 6 ਦੇ ਨਾਲ ਰਸਤਾ ਪਿੰਡ ਨੂਰਖੇੜੀਆਂ ਆਰ.-3 ਬੀ. (12 ਕਰਮਾ ਚੌੜਾ) ਪੁਆਇੰਟ ਡੀ. ਤੋਂ ਚਲਦੇ ਹੋਏ ਮੁਸਤੀਲ ਨੰ: 11 ਦਾ ਖਸਰਾ ਨੰ: 11, 12, 18 ਦੇ ਪੁਆਇੰਟ ਈ. ਤੋਂ ਚਲਦੇ ਹੋਏ ਖਸਰਾ ਨੰ: 17 ਅਤੇ 16 ਤੋਂ ਚਲਦੇ ਹੋਏ ਮੁਸਤੀਲ ਨੰ: 10 ਦਾ ਖਸਰਾ ਨੰ: 21, 22 ਪੁਆਇੰਟ ਐਫ. ਤੋਂ ਚਲਦੇ ਹੋਏ ਮੁਸਤੀਲ ਨੰ: 25 ਦਾ ਖਸਰਾ ਨੰ: 3, 4, 6 ਪੁਆਇੰਟ ਜੀ. ਤੋਂ ਚਲਦੇ ਹੋਏ ਖਸਰਾ ਨੰ: 15 ਤੋਂ ਚਲਦੇ ਹੋਏ ਮਾਲ ਰਿਕਾਰਡ ਅਨੁਸਾਰ ਚੌਰਸਤਾ ਆਰ.-4 -ਪਿੰਡ ਨੂਰਖੇੜੀਆਂ 10 ਕਰਮਾ ਚੌੜਾ, ਰਸਤਾ ਪਿੰਡ ਬੁੱਢਣਪੁਰ 6 ਕਰਮਾ ਚੌੜਾ, ਰਸਤਾ ਪਿੰਡ ਬੋਸਰ 5 ਕਰਮਾ ਚੌੜਾ, ਅਤੇ ਰਸਤਾ ਪਿੰਡ ਕਰਤਾਰਪੁਰ 7 ਕਰਮਾ ਚੌੜਾ, ਤੋਂ ਚਲਦੇ ਹੋਏ ਮੁਸਤੀਲ ਨੰ: 26 ਦਾ ਖਸਰਾ ਨੰ: 20, 19, 22, 23 ਪੁਆਇੰਟ ਐਚ. ਤੋਂ ਮੁਸਤੀਲ ਨੰ: 28 ਦਾ ਖਸਰਾ ਨੰ: 3, 4 ਅਤੇ 6 ਤੋਂ ਚਲਦੇ ਹੋਏ ਮੁਸਤੀਲ ਨੰ: 27 ਦਾ ਖਸਰਾ ਨੰ:

11, 19, 23 ਤੋਂ ਚਲਦੇ ਹੋਏ ਮੁਸਤੀਲ ਨੰ: 51 ਦਾ ਖਸਰਾ ਨੰ: 3, 7, 14/2, 16 ਪੁਆਇੰਟ ਆਈ. ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਚਲਦੇ ਹੋਏ ਮੁਸਤੀਲ ਨੰ: 52 ਦਾ ਖਸਰਾ ਨੰ: 20, 21/1 ਪੁਆਇੰਟ ਜੇ. ਨਾਲ ਰਸਤਾ ਪਿੰਡ ਕਰਤਾਰਪੁਰ ਆਰ.-5 (9 ਕਰਮਾ ਚੌੜਾ) ਤੋਂ ਖਸਰਾ ਨੰ: 22 ਤੋਂ ਚਲਦੇ ਹੋਏ ਮੁਸਤੀਲ ਨੰ: 53 ਦਾ ਖਸਰਾ ਨੰ: 2/2, 2/1 ਪੁਆਇੰਟ ਕੇ. ਤੋਂ ਖਸਰਾ ਨੰ: 9 ਪੁਆਇੰਟ ਐਲ. ਤੋਂ ਖਸਰਾ ਨੰ: 8, 13 ਪੁਆਇੰਟ ਐਮ. ਤੋਂ ਖਸਰਾ ਨੰ: 18 ਪੁਆਇੰਟ ਐਨ. ਤੋਂ ਖਸਰਾ ਨੰ: 24 ਤੋਂ ਚਲਦੇ ਹੋਏ ਮੁਸਤੀਲ ਨੰ: 81 ਦਾ ਖਸਰਾ ਨੰ: 4, 6/1 ਤੋਂ ਮੁਸਤੀਲ ਨੰ: 82 ਦਾ ਖਸਰਾ ਨੰ: 11/1 ਪੁਆਇੰਟ ਓ. ਨਾਲ ਰਸਤਾ ਪਿੰਡ ਬੋਸਰ ਆਰ.-6 (9 ਕਰਮਾ ਚੌੜਾ) ਤੋਂ ਮੁਸਤੀਲ ਨੰ: 82 ਖਸਰਾ ਨੰ: 11/2 ਦੇ ਨਾਲ ਨਹਿਰ (21 ਕਰਮਾ ਚੌੜੀ) ਤੋਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ: 82 ਦਾ ਖਸਰਾ ਨੰ: 22 ਪੁਆਇੰਟ ਪੀ. ਤੋਂ ਚਲਦੇ ਹੋਏ ਮੁਸਤੀਲ ਨੰ: 83 ਦਾ ਖਸਰਾ ਨੰ: 2 ਪੁਆਇੰਟ ਕਿਊ. ਤੋਂ ਚਲਦੇ ਹੋਏ ਖਸਰਾ ਨੰ: 9, 12 ਪੁਆਇੰਟ ਆਰ. ਤੋਂ ਖਸਰਾ ਨੰ: 13 ਪੁਆਇੰਟ ਐਸ. ਤੋਂ ਚਲਦੇ ਹੋਏ ਨਾਲ ਬੀੜ ਸਨੌਰ ਤੋਂ ਚਲਦੇ ਹੋਏ ਖਸਰਾ ਨੰ: 18, 23 ਪੁਆਇੰਟ ਟੀ. ਤੋਂ ਚਲਦੇ ਹੋਏ ਮੁਸਤੀਲ ਨੰ: 113 ਦਾ ਖਸਰਾ ਨੰ: 3 ਪੁਆਇੰਟ ਯੂ. ਪੂਰਬ ਤੱਕ ਪਹੁੰਚਦਾ ਹੈ।

ਪੂਰਬ:- ਤੱਦ ਪੂਰਬ ਪੁਆਇੰਟ ਯੂ. ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 113 ਦਾ ਖਸਰਾ ਨੰ: 3 ਤੋਂ ਖਸਰਾ ਨੰ: 8, 13, 18/1 ਪੁਆਇੰਟ ਵੀ. ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਖਸਰਾ ਨੰ: 18/2, 23/2 ਅਤੇ 24 ਤੋਂ ਚਲਦੇ ਹੋਏ ਮੁਸਤੀਲ ਨੰ: 114 ਦਾ ਖਸਰਾ ਨੰ: 5 ਪੁਆਇੰਟ ਡਬਲਿਊ. ਤੋਂ ਖਸਰਾ ਨੰ: 7, 14 ਪੁਆਇੰਟ ਐਕਸ ਤੋਂ ਖਸਰਾ 18 ਪੁਆਇੰਟ ਵਾਈ. ਤੋਂ ਖਸਰਾ ਨੰ: 23 ਪੁਆਇੰਟ ਜੈੱਡ ਤੋਂ ਚਲਦੇ ਹੋਏ ਮੁਸਤੀਲ ਨੰ: 147 ਦਾ ਖਸਰਾ ਨੰ: 2 ਪੁਆਇੰਟ ਏ-1 ਤੋਂ ਖਸਰਾ ਨੰ: 1/2 ਨਾਲ ਰਸਤਾ ਚਲਦਾ ਪਿੰਡ ਟੋਡਰਪੁਰ ਆਰ.-7 (10 ਕਰਮਾ ਚੌੜਾ) ਤੋਂ ਖਸਰਾ ਨੰ: 1/1 ਪੁਆਇੰਟ ਬੀ.-1 ਤੋਂ ਚਲਦੇ ਹੋਏ ਮੁਸਤੀਲ ਨੰ: 146 ਦਾ ਖਸਰਾ ਨੰ: 5, 6, 14/1, 14/2, 17 ਅਤੇ 18 ਨਾਲ ਕੱਚਾ ਰਸਤਾ (2 ਕਰਮਾ ਚੌੜਾ) ਪੁਆਇੰਟ ਸੀ.-1 ਨਾਲ ਨਹਿਰ (18 ਕਰਮਾ ਚੌੜੀ) ਅਤੇ ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਮੁਸਤੀਲ ਨੰ: 148 ਦਾ ਖਸਰਾ ਨੰ: 2, 9, 11, 20 ਪੁਆਇੰਟ ਡੀ.-1 ਤੋਂ ਚਲਦੇ ਹੋਏ ਮੁਸਤੀਲ ਨੰ: 149 ਖਸਰਾ ਨੰ: 16, 266/2 ਪੁਆਇੰਟ ਈ.-1 ਤੋਂ ਖਸਰਾ ਨੰ: 266/1, 266/3, 18, 19 ਪੁਆਇੰਟ ਐਫ-1 ਤੋਂ ਖਸਰਾ ਨੰ: 11 ਤੋਂ ਚਲਦੇ ਹੋਏ ਮੁਸਤੀਲ ਨੰ: 150 ਦਾ ਖਸਰਾ ਨੰ: 6, 7/1 ਪੁਆਇੰਟ ਜੀ.-1 ਤੋਂ ਖਸਰਾ ਨੰ: 7/2, 8/1, 8/2 ਪੁਆਇੰਟ ਐਚ.-1 ਤੋਂ ਚਲਦੇ ਹੋਏ ਖਸਰਾ ਨੰ: 8/3, 12/2, 12/1 ਅਤੇ 20 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 151 ਦਾ ਖਸਰਾ ਨੰ: 16/2 ਪੁਆਇੰਟ ਆਈ.-1 ਨਾਲ ਰਸਤਾ ਚਲਦਾ ਉਮੈਦਪੁਰ ਆਰ.-8 (6 ਕਰਮਾ ਚੌੜਾ) ਤੋਂ ਹੁੰਦੇ ਹੋਏ ਖਸਰਾ ਨੰ: 17/1 ਪੁਆਇੰਟ ਜੇ.-1 ਤੋਂ ਖਸਰਾ ਨੰ: 17/2, 23 ਪੁਆਇੰਟ ਕੇ.-1 ਤੋਂ ਮੁਸਤੀਲ ਨੰ: 180 ਦਾ ਖਸਰਾ ਨੰ: 2, 1 ਪੁਆਇੰਟ ਐਲ.-1 ਤੋਂ ਪੁਆਇੰਟ ਐਮ.-1 ਤੋਂ ਚਲਦੇ ਹੋਏ ਮੁਸਤੀਲ ਨੰ: 179 ਦਾ ਖਸਰਾ ਨੰ: 5, 7 ਪੁਆਇੰਟ ਐਨ.-1 ਤੋਂ ਪੁਆਇੰਟ ਓ.-1 ਨਾਲ ਰਸਤਾ ਸਨੌਰ ਤੋਂ ਲਲੀਨਾ ਆਰ.-9 (5 ਕਰਮਾ ਚੌੜਾ) ਤੋਂ ਖਸਰਾ ਨੰ: 13/2, 18/1, 18/2, 23 ਪੁਆਇੰਟ ਪੀ.-1 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 181 ਦਾ ਖਸਰਾ ਨੰ: 2 ਪੁਆਇੰਟ ਕਿਊ.-1 ਨਾਲ ਚਲਦਾ ਰਸਤਾ (5 ਕਰਮਾ ਚੌੜਾ) ਤੋਂ ਖਸਰਾ ਨੰ: 1/2 ਤੋਂ ਚਲਦੇ ਹੋਏ ਮੁਸਤੀਲ ਨੰ: 182 ਦਾ ਖਸਰਾ ਨੰ: 6/1, 6/2, 7 ਪੁਆਇੰਟ ਆਰ.-1 ਤੋਂ ਖਸਰਾ ਨੰ: 8/1 ਨਾਲ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਖਸਰਾ ਨੰ: 8/2, 9, 10 ਪੁਆਇੰਟ ਐਸ.-1 ਨਾਲ ਰਸਤਾ ਚਲਦਾ ਉਮੈਦਪੁਰ ਤੋਂ ਖੁੱਡਾ ਆਰ.-10 (10 ਕਰਮਾ ਚੌੜਾ) ਤੋਂ ਚਲਦੇ ਹੋਏ ਮੁਸਤੀਲ ਨੰ: 183 ਦਾ ਖਸਰਾ ਨੰ: 6, 15 ਤੋਂ ਚਲਦੇ ਹੋਏ ਮੁਸਤੀਲ ਨੰ: 182 ਦਾ ਖਸਰਾ ਨੰ: 20, 21/1, 21/2 ਤੋਂ ਮੁਸਤੀਲ ਨੰ: 205 ਦਾ ਖਸਰਾ ਨੰ: 2 ਪੁਆਇੰਟ ਟੀ.-1 ਤੋਂ ਚਲਦੇ ਹੋਏ ਖਸਰਾ ਨੰ: 1/2, 1/1 ਤੋਂ ਚਲਦੇ ਹੋਏ ਮੁਸਤੀਲ ਨੰ: 204 ਦਾ ਖਸਰਾ ਨੰ: 5/2 ਪੁਆਇੰਟ ਯੂ.-1 ਤੋਂ ਖਸਰਾ ਨੰ: 5/1, 4/2 ਪੁਆਇੰਟ ਵੀ.-1 ਤੋਂ ਖਸਰਾ ਨੰ: 4/1, 8 ਪੁਆਇੰਟ ਡਬਲਿਊ.-1 ਤੋਂ ਖਸਰਾ ਨੰ: 9, 11/2/2, 11/2/1 ਨਾਲ ਚਲਦਾ ਉਮੈਦਪੁਰ ਤੋਂ ਫਤਿਹਪੁਰ ਰਾਜਪੂਤਾਂ ਆਰ.-11 (17 ਕਰਮਾ ਚੌੜਾ) ਤੋਂ ਖਸਰਾ ਨੰ: 20 ਪੁਆਇੰਟ ਐਕਸ.-1 ਤੋਂ ਖਸਰਾ ਨੰ: 11/1/2 ਪੁਆਇੰਟ ਵਾਈ.-1 ਤੋਂ ਚਲਦੇ ਹੋਏ ਮੁਸਤੀਲ ਨੰ: 203 ਦਾ ਖਸਰਾ ਨੰ: 16/1, 16/2, 25/2, 25/1 ਤੋਂ ਚਲਦੇ ਹੋਏ ਮੁਸਤੀਲ ਨੰ: 206 ਦਾ ਖਸਰਾ ਨੰ: 4/2 ਪੁਆਇੰਟ ਜੈੱਡ-1 ਤੋਂ ਖਸਰਾ ਨੰ: 4/1, 3/1, 8, 9, 11 ਤੋਂ ਚਲਦੇ ਹੋਏ ਮੁਸਤੀਲ ਨੰ: 207 ਦਾ ਖਸਰਾ ਨੰ: 15 ਪੁਆਇੰਟ ਏ.-2 ਤੋਂ ਖਸਰਾ ਨੰ: 6, 7 ਪੁਆਇੰਟ ਬੀ.-2 ਤੋਂ ਖਸਰਾ ਨੰ: 4 ਪੁਆਇੰਟ ਸੀ.-2 ਤੋਂ ਖਸਰਾ ਨੰ: 3, 2, 9 ਪੁਆਇੰਟ ਡੀ.-2 ਤੋਂ ਖਸਰਾ ਨੰ: 11, 20 ਪੁਆਇੰਟ ਈ.-2 ਤੋਂ ਚਲਦੇ ਹੋਏ ਮੁਸਤੀਲ ਨੰ: 208 ਦਾ ਖਸਰਾ

ਨੰ: 16, 25 ਤੋਂ ਚਲਦੇ ਹੋਏ ਮੁਸਤੀਲ ਨੰ: 215 ਦਾ ਖਸਰਾ ਨੰ: 5 ਪੁਆਇੰਟ ਐਫ.-2 ਦੱਖਣ ਤੱਕ ਪਹੁੰਚਦਾ ਹੈ।

ਦੱਖਣ:-ਤੱਟ ਦੱਖਣ ਪੁਆਇੰਟ ਐਫ.-2 ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਪੱਛਮ ਵੱਲ ਚਲਦੇ ਹੋਏ ਮੁਸਤੀਲ ਨੰ: 215 ਦਾ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 208 ਦਾ ਖਸਰਾ ਨੰ: 24 ਪੁਆਇੰਟ ਜੀ.-2 ਤੋਂ ਖਸਰਾ ਨੰ: 18 ਪੁਆਇੰਟ ਐਚ.-2 ਨਾਲ ਰਸਤਾ ਚਲਦਾ ਸਨੌਰ ਤੋਂ ਖਾਂਸਿਆਂ ਆਰ.-12 (5 ਕਰਮਾ ਚੌੜਾ) ਤੋਂ ਖਸਰਾ ਨੰ: 13 ਪੁਆਇੰਟ ਆਈ.-2 ਤੋਂ ਪੁਆਇੰਟ ਜੇ.-2 ਤੋਂ ਖਸਰਾ ਨੰ: 12 ਪੁਆਇੰਟ ਕੇ.-2 ਤੋਂ ਖਸਰਾ ਨੰ: 10 ਪੁਆਇੰਟ ਐਲ.-2 ਤੋਂ ਖਸਰਾ ਨੰ: 1 ਪੁਆਇੰਟ ਐਮ.-2 ਤੋਂ ਚਲਦੇ ਹੋਏ ਮੁਸਤੀਲ ਨੰ: 201 ਦਾ ਖਸਰਾ ਨੰ: 21, 20/2 ਤੋਂ ਮੁਸਤੀਲ ਨੰ: 200 ਦਾ ਖਸਰਾ ਨੰ: 16, 15/2, 15/1, 7 ਪੁਆਇੰਟ ਐਨ.-2 ਤੋਂ ਖਸਰਾ ਨੰ: 13 ਪੁਆਇੰਟ ਓ.-2 ਤੋਂ ਖਸਰਾ ਨੰ: 8, 2, 1 ਤੋਂ ਚਲਦੇ ਹੋਏ ਮੁਸਤੀਲ ਨੰ: 187 ਦਾ ਖਸਰਾ ਨੰ: 21 ਤੋਂ ਚਲਦੇ ਹੋਏ ਮੁਸਤੀਲ ਨੰ: 188 ਦਾ ਖਸਰਾ ਨੰ: 16, 15, 14, 7, 8 ਪੁਆਇੰਟ ਪੀ.-2 ਤੋਂ ਕੱਚਾ ਰਸਤਾ ਚਲਦਾ (2 ਕਰਮਾ ਚੌੜਾ) ਤੋਂ ਮੁਸਤੀਲ ਨੰ: 188 ਦਾ ਖਸਰਾ ਨੰ: 12/2, 12/1, 11, 20 ਤੋਂ ਚਲਦੇ ਹੋਏ ਮੁਸਤੀਲ ਨੰ: 189 ਦਾ ਖਸਰਾ ਨੰ: 16, 24, 23 ਤੋਂ ਚਲਦੇ ਹੋਏ ਮੁਸਤੀਲ ਨੰ: 199 ਦਾ ਖਸਰਾ ਨੰ: 2, 1, 10 ਤੋਂ ਮੁਸਤੀਲ ਨੰ: 198 ਦਾ ਖਸਰਾ ਨੰ: 6, 14, 13, 12, 19, 20 ਤੋਂ ਚਲਦੇ ਹੋਏ ਮੁਸਤੀਲ ਨੰ: 197 ਦਾ ਖਸਰਾ ਨੰ: 16, 25 ਪੁਆਇੰਟ ਕਿਊ.-2 ਨਾਲ ਸੜਕ ਆਰ.-13 ਪਟਿਆਲਾ ਤੋਂ ਦੇਵੀਗੜ੍ਹ ਪੂਰਬ ਪਾਸਾ (21 ਕਰਮਾ ਚੌੜੀ) ਤੋਂ ਖਸਰਾ ਨੰ: 17, 14 ਪੁਆਇੰਟ ਆਰ.-2 ਤੋਂ ਸੜਕ ਦਾ ਪੱਛਮ ਪਾਸਾ ਖਸਰਾ ਨੰ: 13, 12, 11 ਤੋਂ ਚਲਦੇ ਹੋਏ ਮੁਸਤੀਲ ਨੰ: 196 ਦਾ ਖਸਰਾ ਨੰ: 15, 14 ਨਾਲ ਸੜਕ ਆਰ.-14 ਪਟਿਆਲਾ ਤੋਂ ਚੀਕਾ ਰੋਡ (23 ਕਰਮਾ ਚੌੜੀ) ਚਲਦੇ ਹੋਏ ਪੱਛਮ ਪਾਸਾ ਪੁਆਇੰਟ ਐਸ.-2 ਤੋਂ ਖਸਰਾ ਨੰ: 13, 18, 23 ਤੋਂ ਮੁਸਤੀਲ ਨੰ: 210 ਦਾ ਖਸਰਾ ਨੰ: 2, 9 ਪੁਆਇੰਟ ਟੀ.-2 ਸੜਕ ਆਰ.-14 ਦੇ ਪੱਛਮ ਪਾਸੇ ਤੋਂ ਪੂਰਬ ਪਾਸੇ ਚਲਦੇ ਹੋਏ ਮੁਸਤੀਲ ਨੰ: 210 ਦਾ ਖਸਰਾ ਨੰ: 12, 13, 14 ਪੁਆਇੰਟ ਯੂ.-2 ਤੋਂ ਖਸਰਾ ਨੰ: 16 ਪੁਆਇੰਟ ਵੀ.-2 ਨਾਲ ਕੱਚਾ ਰਸਤਾ ਚਲਦਾ (2 ਕਰਮਾ ਚੌੜਾ) ਤੋਂ ਖਸਰਾ ਨੰ: 25 ਤੋਂ ਚਲਦੇ ਹੋਏ ਮੁਸਤੀਲ ਨੰ: 214 ਦਾ ਖਸਰਾ ਨੰ: 5, 6, 15/1, 15/2, 16 ਪੁਆਇੰਟ ਡਬਲਿਊ.-2 ਤੋਂ ਖਸਰਾ ਨੰ: 24 ਤੋਂ ਚਲਦੇ ਹੋਏ ਮੁਸਤੀਲ ਨੰ: 216 ਦਾ ਖਸਰਾ ਨੰ: 3 ਪੁਆਇੰਟ ਐਕਸ.-2 ਤੋਂ ਖਸਰਾ ਨੰ: 2 ਪੁਆਇੰਟ ਵਾਈ.-2 ਤੋਂ ਚਲਦੇ ਹੋਏ ਮੁਸਤੀਲ ਨੰ: 214 ਦਾ ਖਸਰਾ ਨੰ: 21, 20 ਤੋਂ ਚਲਦੇ ਹੋਏ ਮੁਸਤੀਲ ਨੰ: 213 ਖਸਰਾ ਨੰ: 16 ਪੁਆਇੰਟ ਜੈੱਡ-2 ਤੋਂ (ਮੁਸਤੀਲ ਨੰ: 214 ਦਾ ਖਸਰਾ ਨੰ: 1/1, 1/2, 26 ਅਤੇ ਮੁਸਤੀਲ ਨੰ: 210 ਦਾ ਖਸਰਾ ਨੰ: 20 ਅਤੇ 21 ਨੂੰ ਛੱਡਦੇ ਹੋਏ) ਸੜਕ ਆਰ.-14 ਦੇ ਪੱਛਮ ਵੱਲ ਚਲਦੇ ਹੋਏ ਮੁਸਤੀਲ ਨੰ: 213 ਖਸਰਾ ਨੰ: 15, 7, 3 ਪੁਆਇੰਟ ਏ.-3 ਤੋਂ ਚਲਦੇ ਹੋਏ ਮੁਸਤੀਲ ਨੰ: 211 ਦਾ ਖਸਰਾ ਨੰ: 22, 19, 11/2 ਪੁਆਇੰਟ ਬੀ.-3 ਨਾਲ ਨਹਿਰ (15 ਕਰਮਾ ਚੌੜੀ) ਤੋਂ ਪੱਛਮ ਵੱਲ ਚਲਦੇ ਹੋਏ ਖਸਰਾ ਨੰ: 11/1 ਤੋਂ ਮੁਸਤੀਲ ਨੰ: 212 ਦਾ ਖਸਰਾ ਨੰ: 6, 4 ਪੁਆਇੰਟ ਸੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 194 ਦਾ ਖਸਰਾ ਨੰ: 24, 18, 13/1 ਪੁਆਇੰਟ ਡੀ.-3 ਤੋਂ ਖਸਰਾ ਨੰ: 13/2, 14, 15, 6 ਪੁਆਇੰਟ ਈ.-3 ਤੋਂ ਚਲਦੇ ਹੋਏ ਮੁਸਤੀਲ ਨੰ: 195 ਦਾ ਖਸਰਾ ਨੰ: 10, 9, 8, 4 ਪੁਆਇੰਟ ਐਫ.-3 ਨਾਲ ਨਹਿਰ ਤੋਂ ਖਸਰਾ ਨੰ: 5/2, 5/1 ਤੋਂ ਚਲਦੇ ਹੋਏ ਮੁਸਤੀਲ ਨੰ: 193 ਦਾ ਖਸਰਾ ਨੰ: 25/1 ਪੁਆਇੰਟ ਜੀ.-3 ਨਾਲ ਰਸਤਾ (6 ਕਰਮਾ ਚੌੜਾ) ਪੁਆਇੰਟ ਐਚ.-3 ਤੋਂ ਮੁਸਤੀਲ ਨੰ: 193 ਦਾ ਖਸਰਾ ਨੰ: 16, 15/1, 7 ਪੁਆਇੰਟ ਆਈ.-3 ਤੋਂ ਪੁਆਇੰਟ ਜੇ.-3 ਤੋਂ ਖਸਰਾ ਨੰ: 4 ਤੋਂ ਹੁੰਦੇ ਹੋਏ ਮੁਸਤੀਲ ਨੰ: 167 ਦਾ ਖਸਰਾ ਨੰ: 24, 17 ਪੁਆਇੰਟ ਕੇ.-3 ਤੋਂ ਖਸਰਾ ਨੰ: 13 ਪੁਆਇੰਟ ਐਲ.-3 ਤੋਂ ਖਸਰਾ ਨੰ: 9 ਪੁਆਇੰਟ ਐਮ.-3 ਤੋਂ ਖਸਰਾ ਨੰ: 11 ਪੁਆਇੰਟ ਐਨ.-3 ਤੋਂ ਚਲਦੇ ਹੋਏ ਮੁਸਤੀਲ ਨੰ: 166 ਦਾ ਖਸਰਾ ਨੰ: 15 ਪੁਆਇੰਟ ਓ.-3 ਤੋਂ ਖਸਰਾ ਨੰ: 6, 5 ਪੁਆਇੰਟ ਪੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 165 ਦਾ ਖਸਰਾ ਨੰ: 25 ਤੋਂ ਚਲਦੇ ਹੋਏ ਮੁਸਤੀਲ ਨੰ: 164 ਦਾ ਖਸਰਾ ਨੰ: 21, 20, 12, 9 ਪੁਆਇੰਟ ਕਿਊ.-3 ਤੋਂ ਖਸਰਾ ਨੰ: 3 ਤੋਂ ਚਲਦੇ ਹੋਏ ਮੁਸਤੀਲ ਨੰ: 131 ਦਾ ਖਸਰਾ ਨੰ: 23 ਨਾਲ ਕੱਚਾ ਰਸਤਾ ਚਲਦਾ (5 ਕਰਮਾ ਚੌੜਾ) ਤੋਂ ਖਸਰਾ 18/2 ਅਤੇ 18/1 ਤੋਂ ਚਲਦੇ ਹੋਏ ਖਸਰਾ ਨੰ: 13 ਪੁਆਇੰਟ ਆਰ.-3 ਤੋਂ ਖਸਰਾ ਨੰ: 7 ਪੁਆਇੰਟ ਐਸ.-3 ਤੋਂ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 130 ਦਾ ਖਸਰਾ ਨੰ: 25 ਪੁਆਇੰਟ ਟੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 129 ਦਾ ਖਸਰਾ ਨੰ: 21 ਨਾਲ ਸੜਕ ਆਰ.-1 ਪਟਿਆਲਾ ਤੋਂ ਦੇਵੀਗੜ੍ਹ/ਚੀਕਾ ਰੋਡ (22 ਕਰਮਾ ਚੌੜੀ) ਸੜਕ ਦੇ ਪੱਛਮ ਤੋਂ ਪੂਰਬ ਪਾਸੇ ਚਲਦੇ ਹੋਏ ਖਸਰਾ ਨੰ: 19 ਪੁਆਇੰਟ ਯੂ.-3 ਤੋਂ ਖਸਰਾ ਨੰ: 18 ਪੁਆਇੰਟ ਵੀ.-3 ਤੋਂ ਖਸਰਾ ਨੰ: 14, 6 ਪੁਆਇੰਟ ਡਬਲਿਊ.-3 ਤੋਂ ਖਸਰਾ ਨੰ: 5 ਤੋਂ ਚਲਦੇ

ਹੋਏ ਮੁਸਤੀਲ ਨੰ: 128 ਦਾ ਖਸਰਾ ਨੰ: 1 ਤੋਂ ਚਲਦੇ ਹੋਏ ਮੁਸਤੀਲ ਨੰ: 98 ਦਾ ਖਸਰਾ ਨੰ: 22, 18 ਪੁਆਇੰਟ ਐਕਸ.-3 ਤੋਂ ਖਸਰਾ ਨੰ: 17, 14, 6 ਪੁਆਇੰਟ ਵਾਈ.-3 ਤੋਂ ਪੁਆਇੰਟ ਜੈੱਡ.-3 ਪੱਛਮ ਤੱਕ ਪਹੁੰਚਦਾ ਹੈ।

ਪੱਛਮ:-ਤੱਟ ਪੱਛਮ ਪੁਆਇੰਟ ਜੈੱਡ.-3 ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਉੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 99 ਦਾ ਖਸਰਾ ਨੰ: 10, ਪੁਆਇੰਟ ਏ.-4 ਤੋਂ ਖਸਰਾ ਨੰ: 2 ਤੋਂ ਚਲਦੇ ਹੋਏ ਮੁਸਤੀਲ ਨੰ: 97 ਦਾ ਖਸਰਾ ਨੰ: 22, 23 ਪੁਆਇੰਟ ਬੀ.-4 ਤੋਂ ਖਸਰਾ ਨੰ: 18, 17, 15/2 ਪੁਆਇੰਟ ਸੀ.-4 ਤੋਂ ਖਸਰਾ ਨੰ: 15/1, 6/1 ਪੁਆਇੰਟ ਡੀ.-4 ਤੋਂ ਖਸਰਾ ਨੰ: 6/2 ਪੁਆਇੰਟ ਈ.-4 ਤੋਂ ਖਸਰਾ ਨੰ: 4 ਤੋਂ ਚਲਦੇ ਹੋਏ ਮੁਸਤੀਲ ਨੰ: 68 ਦਾ ਖਸਰਾ ਨੰ: 24 ਪੁਆਇੰਟ ਐਫ.-4 ਤੋਂ ਖਸਰਾ ਨੰ: 18, 19 ਪੁਆਇੰਟ ਜੀ.-4 ਤੋਂ ਖਸਰਾ ਨੰ: 20 ਪੁਆਇੰਟ ਐਚ.-4 ਤੋਂ ਮੁਸਤੀਲ ਨੰ: 67 ਦਾ ਖਸਰਾ ਨੰ: 16, 17 ਤੇ ਸਥਿਤ ਨੈਸ਼ਨਲ ਹਾਈਵੇਅ ਐਨ.ਐਚ.-7 (40 ਕਰਮਾਂ ਚੌੜੀ) ਪੂਰਬ ਤੋਂ ਪੱਛਮ ਪਾਸੇ ਚਲਦੇ ਹੋਏ ਮੁਸਤੀਲ ਨੰ: 67 ਦਾ ਖਸਰਾ ਨੰ: 14 ਪੁਆਇੰਟ ਆਈ.-4 ਤੋਂ ਐਨ.ਐਚ.-7 ਦੇ ਪੱਛਮ ਤੋਂ ਪੂਰਬ ਪਾਸੇ ਚਲਦੇ ਹੋਏ ਖਸਰਾ ਨੰ: 15 ਅਤੇ ਮੁਸਤੀਲ ਨੰ: 68 ਦਾ ਖਸਰਾ ਨੰ: 11, 10, 12 ਤੇ ਸਥਿਤ ਐਨ.ਐਚ.-7 ਤੋਂ ਚਲਦੇ ਹੋਏ ਪੁਆਇੰਟ ਜੇ.-4 ਤੋਂ ਐਨ.ਐਚ.-7 ਦੇ ਪੂਰਬ ਪਾਸੇ ਨਾਲ ਸੜਕ ਆਰ.-1 ਸਨੌਰ ਤੋਂ ਪਟਿਆਲਾ ਮੇਨ ਰੋਡ (31 ਕਰਮਾਂ ਚੌੜੀ) ਤੋਂ 101 ਕਰਮਾਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ: 68 ਦਾ ਖਸਰਾ ਨੰ: 7 ਸੜਕ ਆਰ.-1 ਦਾ ਉੱਤਰੀ ਪਾਸਾ ਪੁਆਇੰਟ ਕੇ.-4 ਤੋਂ ਉੱਤਰ ਵੱਲ ਚਲਦੇ ਹੋਏ ਖਸਰਾ ਨੰ: 6 ਅਤੇ 5 ਤੋਂ ਚਲਦੇ ਹੋਏ ਮੁਸਤੀਲ ਨੰ: 66 ਦਾ ਖਸਰਾ ਨੰ: 25 ਤੋਂ ਮੁਸਤੀਲ ਨੰ: 65 ਦਾ ਖਸਰਾ ਨੰ: 21, 20, 19, 12 ਪੁਆਇੰਟ ਐਲ.-4 ਤੋਂ ਖਸਰਾ ਨੰ: 9, 10 ਤੋਂ ਮੁਸਤੀਲ ਨੰ: 65 ਦਾ ਖਸਰਾ ਨੰ: 1, ਮੁਸਤੀਲ ਨੰ: 66 ਖਸਰਾ ਨੰ: 5 ਤੇ ਸਥਿਤ ਐਨ.ਐਚ.-7 ਬਾਈਪਾਸ ਦੇ ਪੂਰਬ ਤੋਂ ਪੱਛਮ ਪਾਸੇ ਹੁੰਦੇ ਹੋਏ ਪੁਆਇੰਟ ਐਮ.-4 ਤੋਂ ਉੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 39 ਦਾ ਖਸਰਾ ਨੰ: 25/2, 25/1 ਪੁਆਇੰਟ ਐਨ.-4 ਨਾਲ ਸੜਕ ਸਨੌਰ ਤੋਂ ਅਰਾਈ ਮਾਜਰਾ (6 ਕਰਮਾਂ ਚੌੜੀ) ਤੋਂ ਖਸਰਾ ਨੰ: 16 ਪੁਆਇੰਟ ਓ.-4 ਤੋਂ ਚਲਦੇ ਹੋਏ ਮੁਸਤੀਲ ਨੰ: 40 ਦਾ ਖਸਰਾ ਨੰ: 11, 10, 9/1, 2 ਤੋਂ ਚਲਦੇ ਹੋਏ ਮੁਸਤੀਲ ਨੰ: 38 ਦਾ ਖਸਰਾ ਨੰ: 23, 18 ਪੁਆਇੰਟ ਪੀ.-4 ਤੋਂ ਖਸਰਾ ਨੰ: 17 ਪੁਆਇੰਟ ਕਿਊ.-4 ਤੋਂ ਖਸਰਾ ਨੰ: 14 ਪੁਆਇੰਟ ਆਰ.-4 ਤੋਂ ਖਸਰਾ ਨੰ: 15 ਪੁਆਇੰਟ ਐਸ.-4, ਪੁਆਇੰਟ ਟੀ.-4 ਅਤੇ ਮੁਸਤੀਲ ਨੰ: 37 ਦਾ ਖਸਰਾ ਨੰ: 11, 12/2 ਪੁਆਇੰਟ ਯੂ.-4 ਤੇ ਸਥਿਤ ਐਨ.ਐਚ.-7 ਬਾਈਪਾਸ ਦੇ ਪੱਛਮ ਤੋਂ ਪੂਰਬ ਪਾਸੇ ਹੁੰਦੇ ਹੋਏ ਮੁਸਤੀਲ ਨੰ: 37 ਦਾ ਖਸਰਾ ਨੰ: 9, 8/2, 8/1, 7 ਪੁਆਇੰਟ ਵੀ.-4 ਤੋਂ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 17 ਦਾ ਖਸਰਾ ਨੰ: 25 ਤੋਂ ਮੁਸਤੀਲ ਨੰ: 18 ਦਾ ਖਸਰਾ ਨੰ: 21, 19/2, 19/1, 13 ਪੁਆਇੰਟ ਡਬਲਿਊ.-4 ਤੋਂ ਖਸਰਾ ਨੰ: 14, 6 ਤੋਂ ਚਲਦੇ ਹੋਏ ਮੁਸਤੀਲ ਨੰ: 19 ਦਾ ਖਸਰਾ ਨੰ: 10, 1, 2 ਤੋਂ ਮੁਸਤੀਲ ਨੰ: 16 ਦਾ ਖਸਰਾ ਨੰ: 23, 18, 17/2 ਪੁਆਇੰਟ ਐਕਸ.-4 ਨਾਲ ਚਲਦੀ ਸੜਕ ਆਰ.-2 ਸਨੌਰ ਤੋਂ ਪਿੰਡ ਚੌਰਾ (6 ਕਰਮਾਂ ਚੌੜੀ) ਤੋਂ ਉੱਤਰ ਵੱਲ ਚਲਦੇ ਹੋਏ ਖਸਰਾ ਨੰ: 14, 7, 3 ਪੁਆਇੰਟ ਵਾਈ.-4 ਤੋਂ ਚਲਦੇ ਹੋਏ ਮੁਸਤੀਲ ਨੰ: 5 ਦਾ ਖਸਰਾ ਨੰ: 23 ਪੁਆਇੰਟ ਜੈੱਡ.-4 ਤੋਂ ਖਸਰਾ ਨੰ: 24, 25 ਪੁਆਇੰਟ ਏ.-5 ਤੋਂ ਉੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 6 ਦਾ ਖਸਰਾ ਨੰ: 21, 20 ਪੁਆਇੰਟ ਬੀ.-5 ਤੋਂ ਪੁਆਇੰਟ ਸੀ.-5 ਤੋਂ ਖਸਰਾ ਨੰ: 19, 12, 13, 8 ਪੁਆਇੰਟ ਡੀ.-5 ਤੋਂ ਖਸਰਾ ਨੰ: 7, 4 ਪੁਆਇੰਟ ਈ.-5 ਤੋਂ ਚਲਦੇ ਹੋਏ ਮੁਸਤੀਲ ਨੰ: 4 ਦਾ ਖਸਰਾ ਨੰ: 24 ਪੁਆਇੰਟ ਐਫ.-5 ਤੋਂ ਖਸਰਾ ਨੰ: 16 ਪੁਆਇੰਟ ਜੀ.-5 ਤੋਂ ਖਸਰਾ ਨੰ: 15 ਤੋਂ ਚਲਦੇ ਹੋਏ ਮੁਸਤੀਲ ਨੰ: 3 ਦਾ ਖਸਰਾ ਨੰ: 11, 10/2, 10/1 ਪੁਆਇੰਟ ਐਚ.-5 ਤੋਂ ਖਸਰਾ ਨੰ: 2 ਪੁਆਇੰਟ ਆਈ.-5 ਤੋਂ ਚਲਦੇ ਹੋਏ ਮੁਸਤੀਲ ਨੰ: 1 ਦਾ ਖਸਰਾ ਨੰ: 22 ਪੁਆਇੰਟ ਜੇ.-5 ਤੋਂ ਮੁਸਤੀਲ ਨੰ: 1 ਖਸਰਾ ਨੰ: 23 ਪੁਆਇੰਟ ਏ.- ਤੇ ਮਿਲਦੀ ਹੈ।

3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਮਿਤੀ 30 ਦਸੰਬਰ, 2020

ਸਕੱਤਰ, ਪੰਜਾਬ ਸਰਕਾਰ,

ਸਥਾਨਕ ਸਰਕਾਰ ਵਿਭਾਗ।